



# Punjab Government Gazette

**Published by Authority**

No. 1 ]

CHANDIGARH, FRIDAY, JANUARY 1, 2021 (PAUSA 11, 1942 SAKA)

## PART I

**Punjab Government Notifications and Orders**

**ਪੰਜਾਬ ਸਰਕਾਰ**

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

**ਅਧਿਸੂਚਨਾ**

ਮਿਤੀ 28 ਦਸੰਬਰ, 2020

**ਨੰ. 01/04/2019-ਮ-5/5312.**—ਇਸ ਵਿਭਾਗ ਦੀ ਅਧਿਸੂਚਨਾ ਨੰ: 01/04/2019/ਮ-5/4784-87, ਮਿਤੀ 17-11-2020 ਰਾਹੀਂ ਮਾਰਕਿਟ ਕਮੇਟੀ, ਫਿਰੋਜ਼ਪੁਰ ਕੈਂਟ ਵਿੱਚ ਕੀਤੀਆਂ ਗਈਆਂ ਨਾਮਜ਼ਦਗੀਆਂ ਨੂੰ ਸਮਰੱਥ ਅਥਾਰਟੀ ਵੱਲੋਂ ਮੁੜ ਵਿਚਾਰਨ ਉਪਰੰਤ ਲੜੀ ਨੰ: 2 ਤੇ ਨਾਮਜ਼ਦ ਮੈਂਬਰ (ਪ੍ਰੋਡਿਊਸਰ ਕੈਟਾਗਰੀ) ਸ਼੍ਰੀ ਗੁਰਜੀਤ ਸਿੰਘ ਪੁੱਤਰ ਗੱਜਣ ਸਿੰਘ, ਪਿੰਡ ਨਵਾ ਪੁਰਬਾ, ਜ਼ਿਲ੍ਹਾ ਫਿਰੋਜ਼ਪੁਰ ਦੇ ਮੈਂਬਰ ਅਤੇ ਵਾਈਸ ਚੇਅਰਮੈਨ ਅਤੇ ਲੜੀ ਨੰ: 11 ਤੇ ਨਾਮਜ਼ਦ ਮੈਂਬਰ (ਆਡ੍ਰੀਟੀ ਕੈਟਾਗਰੀ) ਸ਼੍ਰੀ ਬਲਵਿੰਦਰ ਸ਼ਰਮਾ ਪੁੱਤਰ ਨਿਰੰਜਣ ਦਾਸ ਪਿੰਡ ਬਾਜੀਦਪੁਰ, ਜ਼ਿਲ੍ਹਾ ਫਿਰੋਜ਼ਪੁਰ ਦੀ ਨਾਮਜ਼ਦਗੀ ਨੂੰ ਤੁਰੰਤ ਅਸਰ ਸਹਿਤ ਵਾਪਿਸ ਲੈਣ ਦਾ ਫੈਸਲਾ ਕੀਤਾ ਗਿਆ।

2. ਇਸ ਤਰਾਂ ਮਾਰਕਿਟ ਕਮੇਟੀ ਫਿਰੋਜ਼ਪੁਰ ਕੈਂਟ ਵਿੱਚ ਖਾਲੀ ਹੋਈਆਂ ਥਾਵਾਂ ਤੇ ਸ਼੍ਰੀ ਪਵਨ ਕੁਮਾਰ ਗਰਗ ਪੁੱਤਰ ਸ਼੍ਰੀ ਨਿਰਾਇਣ ਗਰਗ, ਨਿਵਾਸੀ ਅਨਾਜ ਮੰਡੀ, ਫਿਰੋਜ਼ਪੁਰ ਕੈਂਟ ਅਤੇ ਸ਼੍ਰੀ ਸੁਰੇਸ਼ ਕੁਮਾਰ ਪੁੱਤਰ ਸ਼੍ਰੀ ਲਾਲ ਚੰਦ ਨਿਵਾਸੀ ਬਜਾਰ ਨੰ: 1, ਹਾਊਸ 151, ਫਿਰੋਜ਼ਪੁਰ ਕੈਂਟ ਨੂੰ ਐਕਟ ਦੀ ਧਾਰਾ 12(2) (c) (i) and (ii) ਤਹਿਤ ਮਾਰਕਿਟ ਕਮੇਟੀ ਦਾ ਮੈਂਬਰ ਨਾਮਜ਼ਦ ਕਰਦੇ ਹੋਏ ਸ਼੍ਰੀ ਪਵਨ ਕੁਮਾਰ ਗਰਗ ਪੁੱਤਰ ਸ਼੍ਰੀ ਨਿਰਾਇਣ ਗਰਗ ਨੂੰ ਐਕਟ ਦੀ ਧਾਰਾ 16 (1) ਮਾਰਕਿਟ ਕਮੇਟੀ, ਫਿਰੋਜ਼ਪੁਰ ਕੈਂਟ, ਜ਼ਿਲ੍ਹਾ ਫਿਰੋਜ਼ਪੁਰ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਜਾਂਦਾ ਹੈ।

ਸਹੀ/-

**ਅਨਿਰੁੱਧ ਤਿਵਾਰੀ,**

ਵਧੀਕ ਮੁੱਖ ਸਕੱਤਰ, ਵਿਕਾਸ, ਪੰਜਾਬ।